

 Print Page

Sri Guru Granth Sahib

Displaying 406 of

ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥

Dhaeiaa Karahu Kiram Apunae Ko Eihai Manorathh Suaao ||2||

Please, be kind to me - I am just a worm. This is my object and purpose. ||2||

ਆਸਾ (ਮਃ ੫) (੧੩੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧

Raag Asa Guru Arjan Dev

ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥

Than Dhhan Thaeraa Thoon Prabh Maeraa Hamarai Vas Kishh Naahi ||

My body and wealth are Yours; You are my God - nothing is in my power.

ਆਸਾ (ਮਃ ੫) (੧੩੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧

Raag Asa Guru Arjan Dev

ਜਿਉ ਜਿਉ ਰਾਖਹਿ ਤਿਉ ਤਿਉ ਰਹਣਾ ਤੇਰਾ ਦੀਆ ਖਾਹਿ ॥੩॥

Jio Jio Raakhehi Thio Thio Rehanaa Thaeraa Dheea Kahaahi ||3||

As You keep me, so do I live; I eat what You give me. ||3||

ਆਸਾ (ਮਃ ੫) (੧੩੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੨

Raag Asa Guru Arjan Dev

ਜਨਮ ਜਨਮ ਕੇ ਕਿਲਵਿਖ ਕਾਟੈ ਮਜਨੁ ਹਰਿ ਜਨ ਧੂਰਿ ॥

Janam Janam Kae Kilavikh Kaattai Majan Har Jan Dhhoor ||

The sins of countless incarnations are washed away, by bathing in the dust of the Lord's humble servants.

ਆਸਾ (ਮਃ ੫) (੧੩੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੨

Raag Asa Guru Arjan Dev

ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥੪॥੪॥੧੩੯॥

Bhaae Bhagath Bharam Bho Naasai Har Naanak Sadhaa Hajoor ||4||4||139||

By loving devotional worship, doubt and fear depart; O Nanak, the Lord is Ever-present. ||4||4||139||

ਆਸਾ (ਮਃ ੫) (੧੩੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੩

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੬

ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥

Agam Agochar Dharas Thaeraa So Paaeae Jis Masathak Bhaag ||

The Blessed Vision of Your Darshan is unapproachable and incomprehensible; he alone obtains it, who has such good destiny recorded upon his forehead.

ਆਸਾ (ਮਃ ੫) (੧੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੪

Raag Asa Guru Arjan Dev

ਆਪਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਸਤਿਗੁਰਿ ਬਖਸਿਆ ਹਰਿ ਨਾਮੁ ॥੧॥

Aap Kirapaal Kirapaa Prabh Dhhaaree Sathigur Bakhasiaa Har Naam ||1||

The Merciful Lord God has bestowed His Mercy, and the True Guru has granted the Lord's Name. ||1||

ਆਸਾ (ਮਃ ੫) (੧੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੪

Raag Asa Guru Arjan Dev

ਕਲਿਜੁਗੁ ਉਧਾਰਿਆ ਗੁਰਦੇਵ ॥

Kalijug Oudhhaariaa Guradhaev ||

The Divine Guru is the Saving Grace in this Dark Age of Kali Yuga.

ਆਸਾ (ਮਃ ੫) (੧੪੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੫

Raag Asa Guru Arjan Dev

ਮਲ ਮੂਤ ਮੂੜ ਜਿ ਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥੧॥ ਰਹਾਉ ॥

Mal Mooth Moorr J Mughadh Hothae Sabh Lagae Thaeree Saev ||1|| Rehaao ||

Even those fools and idiots, stained with feces and urine, have all taken to Your service. ||1||Pause||

ਆਸਾ (ਮਃ ੫) (੧੪੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੫

Raag Asa Guru Arjan Dev

ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥

Thoo Aap Karathaa Sabh Srisatt Dhharathaa Sabh Mehi Rehiaa Samaae ||

You Yourself are the Creator, who established the entire world. You are contained in all.

ਆਸਾ (ਮਃ ੫) (੧੪੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੬

Raag Asa Guru Arjan Dev

ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥

Dharam Raajaa Bisamaadh Hoaa Sabh Pee Pairee Aae ||2||

The Righteous Judge of Dharma is wonder-struck, at the sight of everyone falling at the Lord's Feet. ||2||

ਆਸਾ (ਮਃ ੫) (੧੪੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੭

Raag Asa Guru Arjan Dev

ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਉਤਮੋ ਜੁਗਾ ਮਾਹਿ ॥

Sathajug Thraethaa Dhuaapar Bhaneeai Kalijug Oothamo Jugaa Maahi ||

The Golden Age of Sat Yuga, the Silver Age of Trayta Yuga, and the Brass Age of Dwaapar Yuga are good; but the best is the Dark Age, the Iron Age, of Kali Yuga.

ਆਸਾ (ਮਃ ੫) (੧੪੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੫ ਪੰ. ੭

Raag Asa Guru Arjan Dev

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥੩॥

Ahi Kar Karae S Ahi Kar Paaeae Koe N Pakarreeai Kisai Thhaae ||3||

As we act, so are the rewards we receive; no one can take the place of another. ||3||

ਆਸਾ (ਮਃ ੫) (੧੪੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੮

Raag Asa Guru Arjan Dev

ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥

Har Jeeo Soee Karehi J Bhagath Thaerae Jaachehi Eaehu Thaeraa Biradh ||

O Dear Lord, whatever Your devotees ask for, You do. This is Your Way, Your very nature.

ਆਸਾ (ਮਃ ੫) (੧੪੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੮

Raag Asa Guru Arjan Dev

ਕਰ ਜੋੜਿ ਨਾਨਕ ਦਾਨੁ ਮਾਗੈ ਅਪਣਿਆ ਸੰਤਾ ਦੇਹਿ ਹਰਿ ਦਰਸੁ ॥੪॥੫॥੧੪੦॥

Kar Jorr Naanak Dhaan Maagai Apaniaa Santhaa Dhaehi Har Dharas ||4||5||140||

With my palms pressed together, O Nanak, I beg for this gift; Lord, please bless Your Saints with Your Vision. ||4||5||140||

ਆਸਾ (ਮਃ ੫) (੧੪੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੯

Raag Asa Guru Arjan Dev

ਰਾਗੁ ਆਸਾ ਮਹਲਾ ੫ ਘਰੁ ੧੩

Raag Aasaa Mehalaa 5 Ghar 13

Raag Aasaa, Fifth Mehl, Thirteenth House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੬

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੬

ਸਤਿਗੁਰ ਬਚਨ ਤੁਮ੍ਹਾਰੇ ॥

Sathigur Bachan Thumhaarae ||

O True Guru, by Your Words,

ਆਸਾ (ਮਃ ੫) (੧੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੨

Raag Asa Guru Arjan Dev

ਨਿਰਗੁਣ ਨਿਸਤਾਰੇ ॥੧॥ ਰਹਾਉ ॥

Niragun Nisathaarae ||1|| Rehaao ||

Even the worthless have been saved. ||1||Pause||

ਆਸਾ (ਮਃ ੫) (੧੪੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੨

Raag Asa Guru Arjan Dev

ਮਹਾ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ ॥੧॥

Mehaa Bikhaadhee Dhusatt Apavaadhee Thae Puneeth Sangaarae ||1||

Even the most argumentative, vicious and indecent people, have been purified in Your company. ||1||

ਆਸਾ (ਮਃ ੫) (੧੪੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੨

Raag Asa Guru Arjan Dev

ਜਨਮ ਭਵੰਤੇ ਨਰਕਿ ਪੜੰਤੇ ਤਿਨ੍ ਕੇ ਕੁਲ ਉਧਾਰੇ ॥੨॥

Janam Bhavanthae Narak Parranthae Thinh Kae Kul Oudhhaarae ||2||

Those who have wandered in reincarnation, and those who have been consigned to hell - even their families have been redeemed. ||2||

ਆਸਾ (ਮਃ ੫) (੧੪੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੩

Raag Asa Guru Arjan Dev

ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥੩॥

Koe N Jaanai Koe N Maanai Sae Paragatt Har Dhuaarae ||3||

Those whom no one knew, and those whom no one respected - even they have become famous and respected at the Court of the Lord. ||3||

ਆਸਾ (ਮਃ ੫) (੧੪੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੩

Raag Asa Guru Arjan Dev

ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥੪॥੧॥੧੪੧॥

Kavan Oupamaa Dhaeo Kavan Vaddaaee Naanak Khin Khin Vaarae ||4||1||141||

What praise, and what greatness should I attribute to You? Nanak is a sacrifice to You, each and every moment. ||4||1||141||

ਆਸਾ (ਮਃ ੫) (੧੪੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੪

Raag Asa Guru Arjan Dev

ਆਸਾ ਮਹਲਾ ੫ ॥

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੬

ਬਾਵਰ ਸੋਇ ਰਹੇ ॥੧॥ ਰਹਾਉ ॥

Baavar Soe Rehae ||1|| Rehaao ||

The crazy people are asleep. ||1||Pause||

ਆਸਾ (ਮਃ ੫) (੧੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੫

Raag Asa Guru Arjan Dev

ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥

Moh Kuttanb Bikhai Ras Maathae Mithhiae Gehan Gehae ||1||

They are intoxicated with attachment to their families and sensory pleasures; they are held in the grip of falsehood. ||1||

ਆਸਾ (ਮਃ ੫) (੧੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੫

Raag Asa Guru Arjan Dev

ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥

Mithhan Manorathh Supan Aanandh Oulaas Man Mukh Sath Kehae ||2||

The false desires, and the dream-like delights and pleasures - these, the self-willed manmukhs call true. ||2||

ਆਸਾ (ਮਃ ੫) (੧੪੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੬

Raag Asa Guru Arjan Dev

ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥

Anmrith Naam Padhaarathh Sangae Thil Maram N Lehae ||3||

The wealth of the Ambrosial Naam, the Name of the Lord, is with them, but they do not find even a tiny bit of its mystery. ||3||

ਆਸਾ (ਮਃ ੫) (੧੪੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੬

Raag Asa Guru Arjan Dev

ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥

Kar Kirapaa Raakhae Sathasangae Naanak Saran Aahae ||4||2||142||

By Your Grace, O Lord, You save those, who take to the Sanctuary of the Sat Sangat, the True Congregation. ||4||2||142||

ਆਸਾ (ਮਃ ੫) (੧੪੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੭

Raag Asa Guru Arjan Dev

ਆਸਾ ਮਹਲਾ ੫ ਤਿਪਦੇ ॥

Aasaa Mehalaa 5 Thipadhae ||

Aasaa, Fifth Mehl, Tipadas:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੬

ਓਹਾ ਪ੍ਰੇਮ ਪਿਰੀ ॥੧॥ ਰਹਾਉ ॥

Ouhaa Praem Piree ||1|| Rehaao ||

I seek the Love of my Beloved. ||1||Pause||

ਆਸਾ (ਮਃ ੫) (੧੪੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੮

Raag Asa Guru Arjan Dev

ਕਨਿਕ ਮਾਣਿਕ ਗਜ ਮੋਤੀਅਨ ਲਾਲਨ ਨਹ ਨਾਹ ਨਹੀ ॥੧॥

Kanik Maanik Gaj Motheean Laalan Neh Naah Nehee ||1||

Gold, jewels, giant pearls and rubies - I have no need for them. ||1||

ਆਸਾ (ਮਃ ੫) (੧੪੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੮

Raag Asa Guru Arjan Dev

ਰਾਜ ਨ ਭਾਗ ਨ ਹੁਕਮ ਨ ਸਾਦ ਨ ॥

Raaj N Bhaag N Hukam N Saadhan ||

Imperial power, fortunes, royal command and mansions

ਆਸਾ (ਮਃ ੫) (੧੪੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੦੬ ਪੰ. ੧੮

Raag Asa Guru Arjan Dev